



## Assurance of Support

ਆਸਟ੍ਰੇਲੀਆ ਵਿਚ ਰਹਿਣ ਲਈ ਵੀਜ਼ਾ ਮਿਲਣ ਤੋਂ ਪਹਿਲਾਂ ਕੁੱਝ ਵੀਜ਼ਾ ਦਰਖਾਸਤਾਂ ਨੂੰ Assurance of Support ਲੈਣ ਦੀ ਲੋੜ ਹੁੰਦੀ ਹੈ।

### Assurance of Support ਕੀ ਹੁੰਦੀ ਹੈ

Assurance of Support (AoS) ਆਸਟ੍ਰੇਲੀਆ ਨਿਵਾਸੀ ਜਾਂ ਸੰਸਥਾ (the assurer) ਅਤੇ ਸਾਡੇ ਵਿਚਚਕਾਰ ਇੱਕ ਕਾਨੂੰਨੀ ਇਕਰਾਰ ਹੁੰਦਾ ਹੈ।

AoS ਦੇ ਰਿਹਾ ਵਿਅਕਤੀ ਜਾਂ ਸੰਸਥਾ ਵੀਜ਼ਾ ਦਰਖਾਸਤਕਾਰ (the assuree) ਨੂੰ ਵਿੱਤੀ ਤੌਰ 'ਤੇ ਮਦਦ ਦਿੰਦਾ ਹੈ ਜੋ AoS ਤਹਿਤ ਵਿਅਕਤੀ ਹੁੰਦਾ ਹੈ। ਇਸ ਵੀਜ਼ਾ ਦਰਖਾਸਤਕਾਰ ਨੂੰ Centrelink 'ਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ।

ਵੀਜ਼ੇ ਦੀ ਕਿਸਮ ਦੇ ਆਧਾਰ 'ਤੇ AOS 1, 2, 4 ਜਾਂ 10 ਸਾਲਾਂ ਦਾ ਹੋ ਸਕਦਾ ਹੈ।

ਜੇ ਵੀਜ਼ਾ ਦਰਖਾਸਤਕਾਰ ਆਸਟ੍ਰੇਲੀਆ ਵਿਚ ਹੈ, ਤਾਂ AoS ਉਸ ਮਿਤੀ ਤੋਂ ਸ਼ੁਰੂ ਹੁੰਦਾ ਹੈ ਜਦੋਂ ਨਵਾਂ ਵੀਜ਼ਾ ਪ੍ਰਦਾਨ ਕੀਤਾ ਜਾਂਦਾ ਹੈ। ਜੇ ਵੀਜ਼ਾ ਦਰਖਾਸਤਕਾਰ ਆਸਟ੍ਰੇਲੀਆ ਵਿਚ ਹੈ, ਤਾਂ AoS ਉਸ ਮਿਤੀ ਤੋਂ ਸ਼ੁਰੂ ਹੁੰਦਾ ਹੈ ਜਦੋਂ ਉਹ ਆਸਟ੍ਰੇਲੀਆ ਵਿੱਚ ਪਹੁੰਚੇ ਹਨ।

### Assurance of Support ਦੀ ਲੋੜ ਕਿਸ ਨੂੰ ਹੁੰਦੀ ਹੈ

ਕਿਸੇ ਦੁਆਰਾ ਵੀਜ਼ੇ ਲਈ ਦਰਖਾਸਤ ਦੇਣ ਤੋਂ ਬਾਅਦ, Department of Home Affairs ਉਹਨਾਂ ਨੂੰ ਦੱਸੇਗਾ ਕਿ ਉਹਨਾਂ ਨੂੰ AoS ਦੀ ਲੋੜ ਹੈ ਕਿ ਨਹੀਂ।

### ਕੋਈ AoS ਕਿਵੇਂ ਦਿੱਤਾ ਜਾਂਦਾ ਹੈ

ਆਨਲਾਈਨ ਅਪਲਾਈ ਕਰੋ ਜਾਂ ਸਾਡੀ ਵੈਬਸਾਈਟ ਤੇ ਫਾਰਮ ਦੀ ਵਰਤੋਂ ਕਰੋ। ਇਸ ਬਾਰੇ ਗੱਲ ਕਰਨ ਲਈ ਅਸੀਂ ਤੁਹਾਡੇ ਲਈ ਇੱਕ ਫੋਨ ਇੰਟਰਵਿਊ ਕਰਾਂਗੇ:

- ਇੱਕ AoS ਦੇਣ ਲਈ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੈ
- ਜੇ ਤੁਹਾਡੇ ਕੋਲ ਸਹਾਇਤਾ ਪ੍ਰਦਾਨ ਕਰਨ ਦੀ ਵਿੱਤੀ ਸਮਰੱਥਾ ਹੈ, ਅਤੇ ਕਾਨੂੰਨੀ ਅਤੇ ਹੋਰ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਸਕਦਾ ਹੈ।

ਇਕ ਵਾਰ ਜਦੋਂ ਤੁਸੀਂ AoS, ਦਿੰਦੇ ਹੋ, ਤੁਸੀਂ ਇਸ ਨੂੰ ਰੱਦ ਨਹੀਂ ਕਰ ਸਕਦੇ।

### ਬੈਂਕ ਗਾਰੰਟੀ ਕੀ ਹੁੰਦੀ ਹੈ?



ਕੁੱਝ AoS ਸਮਝੌਤਿਆਂ ਨੂੰ Commonwealth Bank of Australia ਦੁਆਰਾ ਜਾਰੀ ਗਰੰਟੀ ਦੀ ਲੋੜ ਹੁੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ AoS ਦੀ ਮਿਆਦ ਲਈ ਬੈਂਕ ਵਿਚ ਹੋਰ ਪੈਸਾ ਰੱਖਣ ਦੀ ਲੋੜ ਹੁੰਦੀ ਹੈ। ਇੱਕ ਬੈਂਕ ਗਰੰਟੀ ਦੀ ਵਰਤੋਂ ਸਾਨੂੰ ਵਾਪਸ ਭੁਗਤਾਨ ਕਰਨ ਲਈ ਕੀਤੀ ਜਾ ਸਕਦੀ ਹੈ ਜੇ ਅਸੀਂ ਵੀਜ਼ਾ ਦੇ ਦਰਖਾਸਤਕਾਰ ਨੂੰ AoS ਦੀ ਮਿਆਦ ਦੇ ਦੌਰਾਨ ਕੁੱਝ ਕਿਸਮ ਦੇ ਭੁਗਤਾਨ ਕਰਦੇ ਹਾਂ।

ਬੈਂਕ ਗਰੰਟੀ ਦੀ ਮਾਤਰਾ ਇਸ 'ਤੇ ਨਿਰਭਰ ਕਰਦੀ ਹੈ:

- ਕਿ ਤੁਸੀਂ ਕਿਸੇ ਵਿਅਕਤੀ ਜਾਂ ਸੰਸਥਾ ਦੇ ਤੌਰ ਤੇ ਅਰਜ਼ੀ ਦੇ ਰਹੇ ਹੋ
- ਤੁਹਾਡੇ ਦੁਆਰਾ ਅਸਿਐਰ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ, ਅਤੇ
- ਉਹਨਾਂ ਵੱਲੋਂ ਅਪਲਾਈ ਕੀਤੇ ਵੀਜ਼ੇ ਦੀ ਕਿਸਮ।

## ਸਾਡੇ ਤੋਂ ਵਾਪਸ ਅਦਾ ਕੀਤੇ ਜਾਣ ਵਾਲੇ ਭੁਗਤਾਨ

AoS ਦੀ ਮਿਆਦ ਦੇ ਦੌਰਾਨ ਅਸੀਂ ਪਰਵਾਸੀ ਨੂੰ ਵਿੱਤੀ ਮਦਦ ਵੀ ਪ੍ਰਦਾਨ ਕਰ ਸਕਦੇ ਹਾਂ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜੇ ਸੰਸਥਾ AoS ਪ੍ਰਦਾਨ ਕਰਦੀ ਹੈ ਉਹ ਮਦਦ ਮੁਹੱਈਆ ਨਹੀਂ ਕਰ ਸਕਦੀ। ਜਾਂ ਫਿਰ ਪਰਵਾਸੀ ਲਈ ਮਦਦ ਸਵੀਕਾਰ ਕਰਨਾ ਜਾਇਜ਼ ਨਹੀਂ ਹੁੰਦਾ ਹੈ। ਇਸ ਨੂੰ ਕਰਨ ਤੋਂ ਪਹਿਲਾਂ, ਅਸੀਂ ਆਮ ਕਰਕੇ ਤੁਹਾਡੇ ਦੋਨਾਂ ਨਾਲ ਗੱਲ ਕਰਦੇ ਹਾਂ।

ਵੀਜ਼ਾ ਦਰਖਾਸਤਕਾਰ ਨੂੰ ਕੀਤੇ ਗਏ ਕੁਝ ਭੁਗਤਾਨ ਸਾਨੂੰ ਉਸ ਵਿਆਕਤੀ ਜਾਂ ਸੰਸਥਾ ਦੁਆਰਾ ਕੀ ਜਾਣੇ ਚਾਹੀਦੇ ਹਨ ਜੇ AoS ਦਿੰਦੇ ਹਨ। ਉਹਨਾਂ ਨੂੰ ਉਹਨਾਂ ਸਮਰਥਨ ਭੁਗਤਾਨਾਂ ਦੀ ਵੀ ਅਦਾਇਗੀ ਕਰਨ ਦੀ ਲੋੜ ਹੁੰਦੀ ਹੈ ਜੇ ਅਸੀਂ ਵੀਜ਼ਾ ਦਰਖਾਸਤਕਾਰ ਦੇ ਬੱਚਿਆਂ ਨੂੰ ਦਿੰਦੇ ਹਾਂ।

assuree ਨੂੰ ਦਿੱਤੇ ਰਿਕਵਰਯੋਗ ਭੁਗਤਾਨ ਸਾਨੂੰ assurer ਦੁਆਰਾ ਭੁਗਤਾਨ ਕੀਤੇ ਜਾਣੇ ਚਾਹੀਦੇ ਹਨ। ਇਹਨਾਂ ਵਿਚ ਸ਼ਾਮਿਲ ਹਨ:

- Austudy Payment
- Newstart Allowance
- Parenting Payment (Partnered)
- Parenting Payment (Single)
- Sickness Allowance
- Special Benefit
- Widow Allowance
- Youth Allowance.

ਵਾਧੂ ਅਦਾਇਗੀਆਂ ਜਿਵੇਂ ਕਿ Rent Assistance ਅਤੇ Crisis Payment ਨੂੰ ਵੀ ਰੀਕਵਰ ਕੀਤਾ ਜਾ ਸਕਦਾ ਹੈ।

## ਵਧੇਰੇ ਜਾਣਕਾਰੀ ਲਈ

- ਅੰਗ੍ਰੇਜ਼ੀ ਵਿੱਚ ਵਧੇਰੇ ਜਾਣਕਾਰੀ ਲਈ [humanservices.gov.au/assurance](https://humanservices.gov.au/assurance) 'ਤੇ ਜਾਓ
- [humanservices.gov.au/yourlanguage](https://humanservices.gov.au/yourlanguage) ਜਿੱਥੇ ਤੁਸੀਂ ਆਪਣੀ ਭਾਸ਼ਾ ਵਿੱਚ ਜਾਣਕਾਰੀ ਪੜ੍ਹ, ਸੁਣ ਜਾਂ ਦੇਖ ਸਕਦੇ ਹੋ
- Centrelink ਭੁਗਤਾਨ ਅਤੇ ਸੇਵਾਵਾਂ ਬਾਰੇ ਆਪਣੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰਨ ਲਈ **131 202** 'ਤੇ ਗੱਲ ਕਰੋ
- Translating and Interpreting Service (TIS National) ਨੂੰ **131 450** 'ਤੇ Medicare ਅਤੇ Child Support payments and services ਬਾਰੇ ਗੱਲ ਕਰਨ ਲਈ ਕਾਲ ਕਰੋ
- ਸਰਵਿਸ ਸੈਂਟਰ ਵਿਖੇ ਜਾਓ।

**ਧਿਆਨ ਦਿਓ:** ਤੁਹਾਡੇ ਘਰ ਦੇ ਫੋਨ ਤੋਂ '13' ਨੰਬਰਾਂ ਤਾਂ ਆਸਟ੍ਰੇਲੀਆ ਵਿੱਚੋਂ ਕਿਤੇ ਵੀ ਕੀਤੀਆਂ ਕਾਲਾਂ ਲਈ ਨਿਰਧਾਰਤ ਦਰਦ 'ਤੇ ਖਰਚਾ ਲੱਗਦਾ ਹੈ। ਇਹ ਦਰ ਸਥਾਨਕ ਕਾਲ ਦੀ ਕੀਮਤ ਤੋਂ ਵੱਖ ਹੋ ਸਕਦੀ ਹੈ ਅਤੇ ਟੈਲੀਫੋਨ ਸੇਵਾ ਪ੍ਰਦਾਤਾਵਾਂ ਦੇ ਵਿਚਕਾਰ ਵੀ ਵੱਖ ਵੱਖ ਹੋ ਸਕਦੀ ਹੈ। ਤੁਹਾਡੇ ਘਰ ਦੇ ਫੋਨ ਤੋਂ '1800' ਨੂੰ ਕਾਲਾਂ ਮੁਫਤ ਹਨ। ਜਨਤਕ ਅਤੇ ਮੋਬਾਈਲ ਫੋਨ ਤੋਂ ਕਾਲਾਂ ਦਾ ਸਮਾਂ ਤੈਅ ਹੋ ਸਕਦਾ ਹੈ ਅਤੇ ਉੱਚੀ ਦਰ 'ਤੇ ਖਰਚਾ ਲੱਗ ਸਕਦਾ ਹੈ।

## ਖੰਡਣ

ਇਸ ਪ੍ਰਕਾਸ਼ਨ ਵਿੱਚ ਸ਼ਾਮਲ ਜਾਣਕਾਰੀ ਨੂੰ ਕੇਵਲ ਭੁਗਤਾਨਾਂ ਅਤੇ ਸੇਵਾਵਾਂ ਲਈ ਇੱਕ ਗਾਈਡ ਵਜੋਂ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਇਹ ਫੈਸਲਾ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਕੀ ਤੁਸੀਂ ਭੁਗਤਾਨ ਲਈ ਅਰਜ਼ੀ ਦੇਣਾ ਚਾਹੁੰਦੇ ਹੋ ਅਤੇ ਆਪਣੇ ਖਾਸ ਹਾਲਾਤਾਂ ਦੇ ਸੰਬੰਧ ਵਿੱਚ ਦਰਖਾਸਤ ਦੇਣਾ ਚਾਹੁੰਦੇ ਹੋ।